

 Print Page

Sri Guru Granth Sahib

Displaying 1229 of

ਸਾਰੰਗ ਮਹਲਾ ੫ ਚਉਪਦੇ ਘਰੁ ੫

Saarang Mehalaa 5 Choupadhae Ghar 5

Saarang, Fifth Mehl, Chau-Padas, Fifth House:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ਹਰਿ ਭਜਿ ਆਨ ਕਰਮ ਬਿਕਾਰ ॥

Har Bhaj Aan Karam Bikaar ||

Meditate, vibrate on the Lord; other actions are corrupt.

ਸਾਰੰਗ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੩

Raag Sarang Guru Arjan Dev

ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥

Maan Mohu N Bujhath Thrisanaa Kaal Gras Sansaar ||1|| Rehaao ||

Pride, attachment and desire are not quenched; the world is in the grip of death. ||1||Pause||

ਸਾਰੰਗ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੩

Raag Sarang Guru Arjan Dev

ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥

Khaath Peevath Hasath Sovath Aoudhh Bithee Asaar ||

Eating, drinking, laughing and sleeping, life passes uselessly.

ਸਾਰੰਗ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੩

Raag Sarang Guru Arjan Dev

ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥

Narak Oudhar Bhramanth Jalatho Jamehi Keenee Saar ||1||

The mortal wanders in reincarnation, burning in the hellish environment of the womb; in the end, he is destroyed by death. ||1||

ਸਾਰੰਗ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੪

Raag Sarang Guru Arjan Dev

ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥

Par Dhroh Karath Bikaar Nindhaa Paap Rath Kar Jhaar ||

He practices fraud, cruelty and slander against others; he sins, and washes his hands.

ਸਾਰੰਗ (ਮਃ ੫) (੧੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੪

Raag Sarang Guru Arjan Dev

ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥

Binaa Sathigur Boojh Naahee Tham Moh Mehaan Andhhaar ||2||

Without the True Guru, he has no understanding; he is lost in the utter darkness of anger and attachment. ||2||

ਸਾਰੰਗ (ਮਃ ੫) (੧੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੫

Raag Sarang Guru Arjan Dev

ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥

Bikh Thagouree Khaae Mootho Chith N Sirajanehaar ||

He takes the intoxicating drugs of cruelty and corruption, and is plundered. He is not conscious of the Creator Lord God.

ਸਾਰੰਗ (ਮਃ ੫) (੧੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੫

Raag Sarang Guru Arjan Dev

ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥

Gobindh Gupath Hoe Rehiou Niaaro Maathang Math Ahankaar ||3||

The Lord of the Universe is hidden and unattached. The mortal is like a wild elephant, intoxicated with the wine of egotism. ||3||

ਸਾਰੰਗ (ਮਃ ੫) (੧੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੬

Raag Sarang Guru Arjan Dev

ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥

Kar Kirapaa Prabh Santh Raakhae Charan Kamal Adhhaar ||

In His Mercy, God saves His Saints; they have the Support of His Lotus Feet.

ਸਾਰੰਗ (ਮਃ ੫) (੧੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੭

Raag Sarang Guru Arjan Dev

ਕਰ ਜੋਰਿ ਨਾਨਕੁ ਸਰਨਿ ਆਇਓ ਗੋਪਾਲ ਪੁਰਖ ਅਪਾਰ ॥੪॥੧॥੧੨੯॥

Kar Jor Naanak Saran Aaeiou Guopaal Purakh Apaar ||4||1||129||

With his palms pressed together, Nanak has come to the Sanctuary of the Primal Being, the Infinite Lord God. ||4||1||129||

ਸਾਰੰਗ (ਮਃ ੫) (੧੨੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੭

Raag Sarang Guru Arjan Dev

ਸਾਰਗ ਮਹਲਾ ੫ ਘਰੁ ੬ ਪੜਤਾਲ

Saarag Mehalaa 5 Ghar 6 Parrathaala

Saarang, Fifth Mehl, Sixth House, Partaal:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ਸੁਭ ਬਚਨ ਬੋਲਿ ਗੁਨ ਅਮੋਲ ॥

Subh Bachan Bol Gun Amol ||

Chant His Sublime Word and His Priceless Glories.

ਸਾਰੰਗ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੦

Raag Sarang Guru Arjan Dev

ਕਿੰਕਰੀ ਬਿਕਾਰ ॥

Kinkaree Bikaar ||

Why are you indulging in corrupt actions?

ਸਾਰੰਗ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੦

Raag Sarang Guru Arjan Dev

ਦੇਖੁ ਰੀ ਬੀਚਾਰ ॥

Dhaekh Ree Beechaar ||

Look at this, see and understand!

ਸਾਰੰਗ (ਮਃ ੫) (੧੩੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੦

Raag Sarang Guru Arjan Dev

ਗੁਰ ਸਬਦੁ ਧਿਆਇ ਮਹਲੁ ਪਾਇ ॥

Gur Sabadh Dhhaiae Mehal Paae ||

Meditate on the Word of the Guru's Shabad, and attain the Mansion of the Lord's Presence.

ਸਾਰੰਗ (ਮਃ ੫) (੧੩੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੦

Raag Sarang Guru Arjan Dev

ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥

Har Sang Rang Karathee Mehaa Kael ||1|| Rehaao ||

Imbued with the Love of the Lord, you shall totally play with Him. ||1||Pause||

ਸਾਰੰਗ (ਮਃ ੫) (੧੩੦) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੧

Raag Sarang Guru Arjan Dev

ਸੁਪਨ ਰੀ ਸੰਸਾਰੁ ॥

Supan Ree Sansaar ||

The world is a dream.

ਸਾਰੰਗ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੧

Raag Sarang Guru Arjan Dev

ਮਿਥਨੀ ਬਿਸਥਾਰੁ ॥

Mithhanee Bisathhaar ||

Its expanse is false.

ਸਾਰੰਗ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੧

Raag Sarang Guru Arjan Dev

ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥

Sakhee Kaae Mohi Mohilee Pria Preeth Ridhai Mael ||1||

O my companion, why are you so enticed by the Enticer? Enshrine the Love of Your Beloved within your heart. ||1||

ਸਾਰੰਗ (ਮਃ ੫) (੧੩੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੧

Raag Sarang Guru Arjan Dev

ਸਰਬ ਰੀ ਪ੍ਰੀਤਿ ਪਿਆਰੁ ॥

Sarab Ree Preeth Piaar ||

He is total love and affection.

ਸਾਰੰਗ (ਮਃ ੫) (੧੩੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੨

Raag Sarang Guru Arjan Dev

ਪ੍ਰਭੁ ਸਦਾ ਰੀ ਦਇਆਰੁ ॥

Prabh Sadhaa Ree Dhaeiaar ||

God is always merciful.

ਸਾਰੰਗ (ਮਃ ੫) (੧੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੨
Raag Sarang Guru Arjan Dev

ਕਾਂਏਂ ਆਨ ਆਨ ਰੁਚੀਐ ॥

Kaaneaen Aan Aan Rucheeai ||

Others - why are you involved with others?

ਸਾਰੰਗ (ਮਃ ੫) (੧੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੨
Raag Sarang Guru Arjan Dev

ਹਰਿ ਸੰਗਿ ਸੰਗਿ ਖਚੀਐ ॥

Har Sang Sang Khacheeai ||

Remain involved with the Lord.

ਸਾਰੰਗ (ਮਃ ੫) (੧੩੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev

ਜਉ ਸਾਧਸੰਗ ਪਾਏ ॥

Jo Saadhhasang Paaeae ||

When you join the Saadh Sangat, the Company of the Holy,

ਸਾਰੰਗ (ਮਃ ੫) (੧੩੦) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev

ਕਹੁ ਨਾਨਕ ਹਰਿ ਧਿਆਏ ॥

Kahu Naanak Har Dhhiaaeae ||

Says Nanak, meditate on the Lord.

ਸਾਰੰਗ (ਮਃ ੫) (੧੩੦) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev

ਅਬ ਰਹੇ ਜਮਹਿ ਮੇਲ ॥੨॥੧॥੧੩੦॥

Ab Rehae Jamehi Mael ||2||1||130||

Now, your association with death is ended. ||2||1||130||

ਸਾਰੰਗ (ਮਃ ੫) (੧੩੦) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੯ ਪੰ. ੧੩
Raag Sarang Guru Arjan Dev

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ਕੰਚਨਾ ਬਹੁ ਦਤ ਕਰਾ ॥

Kanchanaa Bahu Dhath Karaa ॥

You may make donations of gold,

ਸਾਰੰਗ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੪

Raag Sarang Guru Arjan Dev

ਭੂਮਿ ਦਾਨੁ ਅਰਪਿ ਧਰਾ ॥

Bhoom Dhaan Arap Dhharaa ॥

And give away land in charity

ਸਾਰੰਗ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੪

Raag Sarang Guru Arjan Dev

ਮਨ ਅਨਿਕ ਸੋਚ ਪਵਿਤ੍ਰ ਕਰਤ ॥

Man Anik Soch Pavithr Karath ॥

And purify your mind in various ways,

ਸਾਰੰਗ (ਮਃ ੫) (੧੩੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੫

Raag Sarang Guru Arjan Dev

ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥

Naahee Rae Naam Thul Man Charan Kamal Laagae ||1|| Rehaao ॥

But none of this is equal to the Lord's Name. Remain attached to the Lord's Lotus Feet. ||1||Pause||

ਸਾਰੰਗ (ਮਃ ੫) (੧੩੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੫

Raag Sarang Guru Arjan Dev

ਚਾਰਿ ਬੇਦ ਜਿਹਵ ਭਨੇ ॥

Chaar Baedh Jihav Bhanae ॥

You may recite the four Vedas with your tongue,

ਸਾਰੰਗ (ਮਃ ੫) (੧੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੫

Raag Sarang Guru Arjan Dev

ਦਸ ਅਸਟ ਖਸਟ ਸ੍ਰਵਨ ਸੁਨੇ ॥

Dhas Asatt Khasatt Sravan Sunae ॥

And listen to the eighteen Puraanas and the six Shaastras with your ears,

ਸਾਰੰਗ (ਮਃ ੫) (੧੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੬

Raag Sarang Guru Arjan Dev

ਨਹੀ ਤੁਲਿ ਗੋਬਿਦ ਨਾਮ ਧੁਨੇ ॥

Nehee Thul Gobidh Naam Dhhunae ||

But these are not equal to the celestial melody of the Naam, the Name of the Lord of the Universe.

ਸਾਰੰਗ (ਮਃ ੫) (੧੩੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੬

Raag Sarang Guru Arjan Dev

ਮਨ ਚਰਨ ਕਮਲ ਲਾਗੇ ॥੧॥

Man Charan Kamal Laagae ||1||

Remain attached to the Lord's Lotus Feet. ||1||

ਸਾਰੰਗ (ਮਃ ੫) (੧੩੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੬

Raag Sarang Guru Arjan Dev

ਬਰਤ ਸੰਧਿ ਸੋਚ ਚਾਰ ॥

Barath Sandhh Soch Chaar ||

You may observe fasts, and say your prayers, purify yourself

ਸਾਰੰਗ (ਮਃ ੫) (੧੩੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੭

Raag Sarang Guru Arjan Dev

ਕ੍ਰਿਆ ਕੁੰਟਿ ਨਿਰਾਹਾਰ ॥

Kiraaa Kuntt Niraahaar ||

And do good deeds; you may go on pilgrimages everywhere and eat nothing at all.

ਸਾਰੰਗ (ਮਃ ੫) (੧੩੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੭

Raag Sarang Guru Arjan Dev

ਅਪਰਸ ਕਰਤ ਪਾਕਸਾਰ ॥

Aparas Karath Paakasaar ||

You may cook your food without touching anyone;

ਸਾਰੰਗ (ਮਃ ੫) (੧੩੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੭

Raag Sarang Guru Arjan Dev

ਨਿਵਲੀ ਕਰਮ ਬਹੁ ਬਿਸਥਾਰ ॥

Nivalee Karam Bahu Bisathhaar ||

You may make a great show of cleansing techniques,

ਸਾਰੰਗ (ਮਃ ੫) (੧੩੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੭

Raag Sarang Guru Arjan Dev

ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥

Dhhoop Dheep Karathae Har Naam Thul N Laagae ||

And burn incense and devotional lamps, but none of these are equal to the Lord's Name.

ਸਾਰੰਗ (ਮਃ ੫) (੧੩੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੮

Raag Sarang Guru Arjan Dev

ਰਾਮ ਦਇਆਰ ਸੁਨਿ ਦੀਨ ਬੇਨਤੀ ॥

Raam Dhaeiaar Sun Dheen Baenathee ||

O Merciful Lord, please hear the prayer of the meek and the poor.

ਸਾਰੰਗ (ਮਃ ੫) (੧੩੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੮

Raag Sarang Guru Arjan Dev

ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥

Dhaehu Dharas Nain Paekho Jan Naanak Naam Misatt Laagae ||2||2||131||

Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||

ਸਾਰੰਗ (ਮਃ ੫) (੧੩੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੮

Raag Sarang Guru Arjan Dev

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੯

ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥

Raam Raam Raam Jaap Ramath Raam Sehaaee ||1|| Rehaao ||

Meditate on the Lord, Raam, Raam, Raam. The Lord is your Help and Support. ||1||Pause||

ਸਾਰੰਗ (ਮਃ ੫) (੧੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੯ ਪੰ. ੧੯

Raag Sarang Guru Arjan Dev